

ਸਵਾਗਤ ਜ਼ਿੰਦਗੀ
ਜਮਾਤ- ਛੇਵੀਂ
ਪਾਠਕ੍ਰਮ

ਪਾਠ 1: ਖਾਣ ਦੀਆਂ ਚੰਗੀਆਂ ਆਦਤਾਂ

ਪਾਠ 2: ਸਮੇਂ ਦਾ ਸੰਚਾਲਨ

ਪਾਠ3: ਸਿਹਤਮੰਦ ਪਰਿਵਾਰਿਕ ਸੰਬੰਧ

ਪਾਠ4: ਚੰਗੀ ਛੂਹ -ਮਾੜੀ ਛੂਹ

ਪਾਠ 5: ਹਰ ਮਨੁੱਖ ਲਗਾਏ ਰੁੱਖ

ਪਾਠ 6: ਵਹਿਮਾਂ-ਭਰਮਾਂ ਤੋਂ ਬਚਾਅ

ਪਾਠ7: ਸਹਿਯੋਗ ਅਤੇ ਸੰਬੰਧਤਾ

ਪਾਠ8: ਰਾਸ਼ਟਰੀ ਚਿੰਨਾਂ ਅਤੇ ਸੰਵਿਧਾਨ ਦਾ ਸਤਿਕਾਰ

ਪਾਠ9: ਹਮਦਰਦੀ